

10th East Asia Summit Foreign Ministers' Meeting

September 09, 2020

10ਵਾਂ ਪੂਰਬੀ ਏਸ਼ੀਆ ਸ਼ਿਖਰ ਸਮੇਲਨ ਵਿਦੇਸ਼ ਮੰਤਰੀਆਂ ਦੀ ਮੀਟਿੰਗ

9 ਸਤੰਬਰ, 2020

1. ਭਾਰਤੀ ਵਿਦੇਸ਼ ਰਾਜ ਮੰਤਰੀ (MoS) ਸ਼੍ਰੀ ਵੀ. ਮੁਰਲੀਧਰਨ ਨੇ 9 ਸਤੰਬਰ, 2020 ਨੂੰ 10ਵੇਂ ਪੂਰਬੀ ਏਸ਼ੀਆ ਸ਼ਿਖਰ ਸਮੇਲਨ ਵਿਦੇਸ਼ ਮੰਤਰੀਆਂ ਦੀ ਮੀਟਿੰਗ (10ਵੀਂ EAS FMM) ਵਿੱਚ ਭਾਗ ਲਿਆ। ਇਹ ਬੈਠਕ ਵਰਚੁਅਲ ਮਾਧਿਅਮ ਰਾਹੀਂ ਹੋਈ।

2. ਇਸ ਬੈਠਕ ਵਿੱਚ EAS ਦੇ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸ਼ਿਰਕਤ ਕੀਤੀ ਅਤੇ ਇਸਦੀ ਪ੍ਰਧਾਨਗੀ ਵਿਅਤਨਾਮੀ ਸਮਾਜਵਾਦੀ ਗਣਰਾਜ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼੍ਰੀ ਫਾਮ ਬਿਨ ਮਿਨ ਨੇ ਕੀਤੀ।

3. ਬੈਠਕ ਵਿੱਚ ਲੀਡਰਾਂ ਦੀ ਅਗਵਾਈ ਵਾਲੀ EAM ਪਲੇਟਫਾਰਮ ਨੂੰ ਮਜ਼ਬੂਤ ਕਰਨ ਅਤੇ ਇਸਦੀ 15ਵੀਂ ਵਰ੍ਹੇਗੰਢ ਦੇ ਮੌਕੇ ਇਸਨੂੰ ਉੱਭਰ ਰਹੀਆਂ ਚੁਣੌਤੀਆਂ ਪ੍ਰਤੀ ਵਧੇਰੇ ਜਵਾਬਦੇਹ ਬਣਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਹੋਈ। ਮੰਤਰੀਆਂ ਨੇ ਮੌਜੂਦਾ ਖੇਤਰੀ ਅਤੇ ਕੌਮਾਂਤਰੀ ਘਟਨਾਕ੍ਰਮ ਬਾਰੇ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ COVID -19 ਮਹਾਂਮਾਰੀ ਅਤੇ ਤੇਜ਼ ਅਤੇ ਟਿਕਾਉ ਬਹਾਲੀ ਹਾਸਲ ਕਰਨ ਲਈ ਭਾਈਵਾਲੀ ਸ਼ਾਮਲ ਹੈ। ਬੈਠਕ ਵਿੱਚ EAS ਫ਼ੋਰਮਵਰਕ ਦੇ ਤਹਿਤ ਹਿੱਸਾ ਲੈਣ ਵਾਲੇ ਦੇਸ਼ਾਂ ਦੁਆਰਾ ਦਿੱਤੇ ਗਏ ਵਚਨਾਂ ਦੀ ਸਥਿਤੀ ਅਤੇ EAS ਦੇ ਆਗੂਆਂ ਦੁਆਰਾ EAS ਵਿਕਾਸ ਪਹਿਲ ਬਾਰੇ 2012 ਵਿੱਚ ਸਵੀਕਾਰ ਕੀਤੀ ਗਈ ਨੌਮ ਪੇਨ ਘੋਸ਼ਣਾ ਨੂੰ ਲਾਗੂ ਕਰਨ ਲਈ ਮਨੀਲਾ ਕਾਰਜ ਯੋਜਨਾ (2018-2022) ਨੂੰ ਅਮਲ ਵਿੱਚ ਲਿਆਉਣ ਬਾਰੇ ਹੋਈ ਤਰੱਕੀ ਦੀ ਸਮੀਖਿਆ ਕੀਤੀ ਗਈ। ਨਵੰਬਰ, 2020 ਵਿੱਚ ਹੋਣ ਵਾਲੇ 15ਵੇਂ EAS ਸ਼ਿਖਰ ਸਮੇਲਨ ਦੀਆਂ ਤਿਆਰੀਆਂ ਬਾਰੇ ਵੀ ਗੱਲਬਾਤ ਹੋਈ।

ਆਪਣੀ ਟਿੱਪਣੀ ਵਿੱਚ ਵਿਦੇਸ਼ ਰਾਜ ਮੰਤਰੀ ਨੇ ਆਸੀਆਨ ਦੇ ਪ੍ਰਧਾਨ ਹੋਣ ਵਜੋਂ ਵਿਅਤਨਾਮ ਵੱਲੋਂ COVID -19 ਮਹਾਂਮਾਰੀ ਵਾਲੇ ਅੱਖੇ ਅਤੇ ਅਨਿਸ਼ਚਿਤ ਦੌਰ ਵਿੱਚ 'ਸਹਿਯੋਗੀ ਅਤੇ ਜਵਾਬਦੇਹ ਆਸੀਆਨ' ਪ੍ਰਤੀ ਵਿਅਤਨਾਮ ਵੱਲੋਂ ਦਿੱਤੀ ਗਈ ਅਗੁਆਈ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਅੰਦਰ EAS ਵੱਲੋਂ ਪ੍ਰਮੁੱਖ ਤੰਤਰ ਦੇ ਤੌਰ 'ਤੇ ਨਿਭਾਈ ਗਈ ਭੂਮਿਕਾ 'ਤੇ ਚਾਨਣਾ ਪਾਉਂਦੇ ਹੋਏ ਇਸ ਨੂੰ ਹੋਰ ਮਜ਼ਬੂਤ ਅਤੇ ਵਧੇਰੇ ਜਵਾਬਦੇਹ ਬਣਾਉਣ ਲਈ ਭਾਰਤ ਦਾ ਸਮਰਥਨ ਮੁੜ ਦੁਹਰਾਇਆ।

ਨਵੀਂ ਦਿਲੀ

9 ਸਤੰਬਰ, 2020

DISCLAIMER: This is an approximate translation. The original is available in English on MEA's website and may be referred to as the official press release.